

ਤੁਸੀਂ ਕੀ ਕਰ ਸਕਦੇ ਹੋ?

ਨਫਰਤ ਦਾ ਅਨੁਭਵ ਕਰਨਾ ਸਾਡੇ ਭਾਈਚਾਰਿਆਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਅਤੇ ਡਰ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ, ਤੁਹਾਡੇ ਦੋਸਤ ਜਾਂ whānau ਨਫਰਤ ਭਰੇ ਵਿਵਹਾਰ ਦੁਆਰਾ ਪ੍ਰਭਾਵਿਤ ਹੋਏ ਹਨ, ਤਾਂ ਸਹਿਯੋਗ ਕਰਨਾ, ਰਿਕਾਰਡ ਕਰਨਾ ਅਤੇ ਰਿਪੋਰਟ ਕਰਨਾ ਮਹੱਤਵਪੂਰਨ ਹੈ।

1. ਸਹਿਯੋਗ

ਯਕੀਨੀ ਬਣਾਓ ਕਿ ਤੁਸੀਂ ਅਤੇ ਕੋਈ ਵੀ ਹੋਰ ਪ੍ਰਭਾਵਿਤ ਲੋਕ ਅਪਰਾਧੀ ਤੋਂ ਦੂਰ, ਸੁਰੱਖਿਅਤ ਥਾਂ 'ਤੇ ਹੋ। ਜੇਕਰ ਤੁਸੀਂ ਗਵਾਹ ਹੋ, ਤਾਂ ਇਹ ਸਪੱਸ਼ਟ ਕਰੋ ਕਿ ਪ੍ਰਭਾਵਿਤ ਵਿਅਕਤੀ ਇਕੱਲੇ ਨਹੀਂ ਹਨ ਅਤੇ ਤੁਸੀਂ ਉਹਨਾਂ ਦਾ ਸਮਰਥਨ ਕਰਨ ਲਈ ਉੱਥੇ ਹੋ।

2. ਇਸਨੂੰ ਰਿਕਾਰਡ ਕਰੋ

ਘਟਨਾ ਤੋਂ ਰਿਕਾਰਡ ਕੀਤੇ ਜਾਂ ਸੁਰੱਖਿਅਤ ਕੀਤੇ ਗਏ ਕੋਈ ਵੀ ਸਬੂਤ ਮਹੱਤਵਪੂਰਨ ਹੋ ਸਕਦੇ ਹਨ ਜੇਕਰ ਜਾਂਚ ਹੁੰਦੀ ਹੈ। ਜੇਕਰ ਸੁਰੱਖਿਅਤ ਢੰਗ ਨਾਲ ਅਜਿਹਾ ਕਰਨਾ ਸੰਭਵ ਹੈ, ਤਾਂ ਤੁਸੀਂ ਇਹ ਕਰ ਸਕਦੇ ਹੋ:

- ਇੱਕ ਵੀਡੀਓ ਰਿਕਾਰਡ ਕਰੋ ਜਾਂ ਘਟਨਾ ਦੀਆਂ ਫੋਟੋਆਂ ਲਓ
- ਕਿਸੇ ਵੀ ਭੌਤਿਕ ਸਬੂਤ ਨੂੰ ਸੁਰੱਖਿਅਤ ਰੱਖੋ
- ਸਮਾਂ, ਸਥਾਨ ਅਤੇ ਸ਼ਾਮਲ ਲੋਕਾਂ (ਜਾਂ ਲੋਕਾਂ ਦੇ ਵਰਣਨ) ਦੇ ਵੇਰਵੇ ਲਿਖੋ।

3. ਇਸਦੀ ਰਿਪੋਰਟ ਕਰੋ

ਤੁਸੀਂ ਸਿੱਧੇ ਕਿਸੇ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਜਾਂ ਨਜ਼ਦੀਕੀ ਅਧਿਕਾਰਤ ਵਿਅਕਤੀ ਨੂੰ ਜਾਂ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਦੱਸ ਸਕਦੇ ਹੋ - ਇਹ ਬੱਸ ਡਰਾਈਵਰ, ਸੁਰੱਖਿਆ ਗਾਰਡ ਜਾਂ ਰਿਸੈਪਸ਼ਨ ਡੈਸਕ ਹੋ ਸਕਦਾ ਹੈ। ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਵੀ ਦੱਸ ਸਕਦੇ ਹੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ ਜੋ ਘਟਨਾ ਦੀ ਰਿਪੋਰਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਜੇਕਰ ਕੋਈ ਖ਼ਤਰੇ ਵਿੱਚ ਹੈ ਤਾਂ
111 'ਤੇ ਕਾਲ ਕਰੋ।

ਰਿਪੋਰਟਿੰਗ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ,
ਮਜ਼ਬੂਤ, ਅਤੇ ਸਮਰਥਿਤ ਰੱਖਣ ਵਿੱਚ ਮਦਦ
ਕਰਦੀ ਹੈ।



Te Kāwanatanga o Aotearoa
New Zealand Government



Te Kāhui Tika Tangata
Human Rights Commission

Aotearoa ਵਿੱਚ ਨਫਰਤ ਦੇ ਖਿਲਾਫ ਇਕੱਠੇ ਖੜੋ

ਨਫਰਤ ਕਿਸੇ ਨੂੰ ਵੀ ਪ੍ਰਭਾਵਿਤ
ਕਰ ਸਕਦੀ ਹੈ ਅਤੇ ਸਾਡੇ ਸਾਰਿਆਂ
ਨੂੰ, ਸਾਡੇ ਦੋਸਤਾਂ, ਸਾਡੇ whānau,
ਅਤੇ ਸਾਡੇ ਭਾਈਚਾਰਿਆਂ ਨੂੰ
ਨੁਕਸਾਨ ਪਹੁੰਚਾ ਸਕਦੀ ਹੈ।



ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ, ਤੁਹਾਡੇ ਜਾਣਕਾਰ ਵਿਅਕਤੀ, ਜਾਂ ਇੱਕ ਸਮੂਹ ਨੂੰ ਉਹਨਾਂ ਦੀ ਨਸਲ, ਧਰਮ, ਲਿੰਗ ਪਛਾਣ, ਜਿਨਸੀ ਝੁਕਾਅ, ਉਮਰ, ਅਪਾਹਜਤਾ, ਜਾਂ ਉਹਨਾਂ ਦੀ ਪਛਾਣ ਦੇ ਕਿਸੇ ਹੋਰ ਹਿੱਸੇ ਦੇ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਇਸਦੀ ਰਿਪੋਰਟ ਕਰਨਾ ਮਹੱਤਵਪੂਰਨ ਹੈ।

ਨਫਰਤ ਨੂੰ ਵਿਹਾਰਾਂ ਦੀ ਇੱਕ ਸ਼੍ਰੇਣੀ ਵਿੱਚ ਦੇਖਿਆ ਜਾ ਸਕਦਾ ਹੈ। ਦੁਖਦਾਈ ਗਾਲ਼ਾਂ ਤੋਂ ਲੈ ਕੇ ਧਮਕੀਆਂ, ਪਰੇਸ਼ਾਨੀ, ਔਨਲਾਈਨ ਦੁਰਵਿਵਹਾਰ, ਅਪਰਾਧਿਕ ਨੁਕਸਾਨ, ਹਮਲਾ, ਅਤੇ ਜਿਨਸੀ ਹਿੰਸਾ ਤੱਕ। ਇਹਨਾਂ ਕਾਰਵਾਈਆਂ ਦਾ ਉਦੇਸ਼ ਵਿਅਕਤੀ (ਵਿਅਕਤੀਆਂ) ਅਤੇ ਵਿਆਪਕ ਭਾਈਚਾਰਿਆਂ ਨੂੰ ਨੁਕਸਾਨ ਜਾਂ ਡਰ ਪੈਦਾ ਕਰਨਾ ਹੈ ਕਿਉਂਕਿ ਉਹ ਕੌਣ ਹਨ।

ਰਿਪੋਰਟਿੰਗ ਨਫਰਤ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਂਦੀ ਹੈ ਅਤੇ ਇਸ ਗੱਲ ਦੀ ਵੱਡੀ ਤਸਵੀਰ ਨੂੰ ਕੈਪਚਰ ਕਰਦੀ ਹੈ ਕਿ ਨਫਰਤ ਸਾਡੇ ਦੇਸ਼ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। ਇਹ ਏਜੰਸੀਆਂ ਨੂੰ ਵਿਵਹਾਰਾਂ ਨੂੰ ਟਰੈਕ ਕਰਨ ਅਤੇ ਰੋਕਣ ਦੇ ਨਾਲ-ਨਾਲ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ।



ਰਿਪੋਰਟ

ਜੇਕਰ ਤੁਸੀਂ ਰਿਪੋਰਟ ਨਹੀਂ ਕਰਦੇ, ਤਾਂ ਅਸੀਂ ਸਹਿਯੋਗ ਨਹੀਂ ਕਰ ਸਕਦੇ।

ਅਸੀਂ ਸਮਝਦੇ ਹਾਂ ਕਿ ਇਹਨਾਂ ਘਟਨਾਵਾਂ ਬਾਰੇ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ। ਤੁਹਾਡੇ ਕੋਲ ਰਿਪੋਰਟ ਕਰਨ ਅਤੇ ਸਹਿਯੋਗ ਲੱਭਣ ਲਈ ਬਹੁਤ ਸਾਰੇ ਵਿਕਲਪ ਹਨ, ਜਿਸ ਵਿੱਚ ਤੁਸੀਂ ਸੁਰੱਖਿਅਤ ਅਤੇ ਗੁਮਨਾਮ ਤੌਰ 'ਤੇ ਕਿੱਥੇ ਗੱਲ ਕਰ ਸਕਦੇ ਹੋ।

ਪੁਲਿਸ

ਜੇਕਰ ਕੋਈ ਖ਼ਤਰੇ ਵਿੱਚ ਹੈ ਜਾਂ ਕੋਈ ਘਟਨਾ ਵਾਪਰ ਰਹੀ ਹੈ, ਤਾਂ **ਤੁਰੰਤ 111 'ਤੇ ਕਾਲ ਕਰੋ।**

ਜੇਕਰ ਕੋਈ ਘਟਨਾ ਪਹਿਲਾਂ ਹੀ ਵਾਪਰ ਚੁੱਕੀ ਹੈ ਅਤੇ ਕਿਸੇ ਨੂੰ ਤੁਰੰਤ ਖ਼ਤਰਾ ਨਹੀਂ ਹੈ, ਤਾਂ **ਇਸਦੀ ਔਨਲਾਈਨ 105.police.govt.nz 'ਤੇ ਰਿਪੋਰਟ ਕਰੋ।**

Netsafe

Netsafe ਨਿਊਜ਼ੀਲੈਂਡ ਦੀ ਸੁਤੰਤਰ, ਗੈਰ-ਮੁਨਾਫ਼ਾ ਆਨਲਾਈਨ ਸੁਰੱਖਿਆ ਸੰਸਥਾ ਹੈ। ਤੁਸੀਂ ਔਨਲਾਈਨ ਦੁਰਵਿਵਹਾਰ, ਧੱਕੇਸ਼ਾਹੀ ਅਤੇ ਪਰੇਸ਼ਾਨੀ ਸਮੇਤ ਮੁੱਦਿਆਂ ਦੀ ਰਿਪੋਰਟ ਕਰ ਸਕਦੇ ਹੋ।

netsafe.org.nz/report 'ਤੇ ਜਾਓ

ਜਾਂ 0508 NETSAFE (0508 638 723) 'ਤੇ ਕਾਲ ਕਰੋ

ਅੰਦਰੂਨੀ ਮਾਮਲਿਆਂ ਦਾ ਵਿਭਾਗ: ਹਿੰਸਕ ਅਤਿਵਾਦ ਦਾ ਔਨਲਾਈਨ ਮੁਕਾਬਲਾ ਕਰਨਾ

DIA ਵਿਖੇ ਡਿਜੀਟਲ ਹਿੰਸਕ ਅਤਿਵਾਦ ਟੀਮ ਹਿੰਸਕ ਅਤਿਵਾਦ ਨੂੰ ਪ੍ਰਫੁੱਲਤ ਜਾਂ ਉਤਸ਼ਾਹਿਤ ਕਰਨ ਵਾਲੀ ਇਤਰਾਜ਼ਯੋਗ ਸਮੱਗਰੀ ਦਾ ਜਵਾਬ ਦੇ ਕੇ ਅਤੇ ਫੈਲਣ ਨੂੰ ਰੋਕਣ ਦੁਆਰਾ ਨਿਊਜ਼ੀਲੈਂਡ ਵਾਸੀਆਂ ਨੂੰ ਔਨਲਾਈਨ ਨੁਕਸਾਨ ਤੋਂ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰ ਹੈ।

dia.govt.nz/Countering-Violent-Extremism 'ਤੇ ਜਾਓ

ਕ੍ਰਾਈਮ ਸਟੋਪਰਸ

ਕ੍ਰਾਈਮ ਸਟੋਪਰਸ ਇੱਕ ਸੁਤੰਤਰ ਚੈਰਿਟੀ ਹੈ ਜੋ ਬੋਲਣ ਅਤੇ ਰਿਪੋਰਟ ਕਰਨ ਲਈ ਇੱਕ ਸੁਰੱਖਿਅਤ ਅਤੇ ਅਗਿਆਤ ਵਿਕਲਪ ਪੇਸ਼ ਕਰਦੀ ਹੈ।

ਉਹ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਸਹੀ ਸੰਸਥਾ ਨੂੰ ਦੇ ਸਕਦੇ ਹਨ ਅਤੇ ਇਹ ਸਮਝਣਾ ਚਾਹੁੰਦੇ ਹਨ ਕਿ ਤੁਸੀਂ ਕੀ ਜਾਣਦੇ ਹੋ, ਨਾ ਕਿ ਤੁਸੀਂ ਕੌਣ ਹੋ।

crimestoppers-nz.org/report 'ਤੇ ਜਾਓ

ਜਾਂ ਕਿਸੇ ਤਜ਼ਰਬੇਕਾਰ ਕਾਲ ਲੈਣ ਵਾਲੇ ਨਾਲ ਗੱਲ ਕਰਨ ਲਈ 0800 555 111 'ਤੇ ਕਾਲ ਕਰੋ।

Te Kāhui Tika Tangata ਮਨੁੱਖੀ ਅਧਿਕਾਰ ਕਮਿਸ਼ਨ

ਮਨੁੱਖੀ ਅਧਿਕਾਰ ਕਮਿਸ਼ਨ ਗ਼ੈਰ-ਕਾਨੂੰਨੀ ਵਿਤਕਰੇ, ਜਿਨਸੀ ਅਤੇ ਨਸਲੀ ਉਤਪੀੜਨ, ਅਤੇ ਨੁਕਸਾਨਦੇਹ ਭਾਸ਼ਣ ਬਾਰੇ ਪੁੱਛਗਿੱਛ ਅਤੇ ਸ਼ਿਕਾਇਤਾਂ ਵਿੱਚ ਮਦਦ ਕਰਨ ਲਈ ਇੱਕ ਮੁਫ਼ਤ, ਗੁਪਤ ਸੇਵਾ ਦੀ ਪੇਸ਼ਕਸ਼ ਕਰਦਾ ਹੈ।

tikatangata.org.nz 'ਤੇ ਜਾਓ

ਜਾਂ 0800 496 877 'ਤੇ ਕਾਲ ਕਰੋ

CERT NZ

CERT NZ ਨਿਊਜ਼ੀਲੈਂਡ ਵਿੱਚ ਸਾਈਬਰ ਸੁਰੱਖਿਆ ਖ਼ਤਰਿਆਂ ਦਾ ਜਵਾਬ ਦਿੰਦਾ ਹੈ। ਉਹ ਸਾਈਬਰ ਸੁਰੱਖਿਆ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਦਾ ਸਮਰਥਨ ਕਰਦੇ ਹਨ, ਅਤੇ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦੇ ਹਨ।

cert.govt.nz/report 'ਤੇ ਜਾਓ

ਸਹਿਯੋਗ

ਤੁਹਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਇਕੱਲੇ ਹੋ।

ਹਮੇਸ਼ਾ ਸਹਿਯੋਗ ਉਪਲਬਧ ਹੁੰਦਾ ਹੈ।

ਪੀੜਤ ਸਹਿਯੋਗ

ਜੇਕਰ ਤੁਸੀਂ ਕਿਸੇ ਜ਼ਰਮ ਦਾ ਸ਼ਿਕਾਰ ਹੋ, ਭਾਵੇਂ ਕਿੰਨਾ ਵੀ ਗੰਭੀਰ ਹੋਵੇ, ਸਹਾਇਤਾ ਉਪਲਬਧ ਹੈ। ਪੀੜਤ ਸਹਿਯੋਗ ਅਪਰਾਧ ਦੇ ਭਾਵਨਾਤਮਕ ਅਤੇ ਵਿਹਾਰਕ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ।

victimsupport.org.nz 'ਤੇ ਜਾਓ

ਜਾਂ 0800 842 846 'ਤੇ ਕਾਲ ਕਰੋ

ਮਾਨਸਿਕ ਸਿਹਤ ਸਹਿਯੋਗ

ਸਹਿਯੋਗ ਲਈ ਬਹੁਤ ਸਾਰੇ ਸਰੋਤ ਅਤੇ ਸੇਵਾਵਾਂ ਉਪਲਬਧ ਹਨ, ਜਿਸ ਵਿੱਚ ਫੋਨ ਅਤੇ ਔਨਲਾਈਨ ਸੇਵਾਵਾਂ ਅਤੇ ਜਾਣਕਾਰੀ, ਅਤੇ ਆਹਮੋ-ਸਾਹਮਣੇ ਸਹਾਇਤਾ ਸ਼ਾਮਲ ਹੈ।

ਡਿਪਰੈਸ਼ਨ ਹੈਲਪਲਾਈਨ
ਕਾਲ ਕਰੋ 0800 111 757
ਟੈਕਸਟ 4202
depression.org.nz 'ਤੇ ਜਾਓ

1737
ਕਾਲ ਕਰੋ ਜਾਂ ਟੈਕਸਟ 1737
1737.org.nz 'ਤੇ ਜਾਓ

ਸਸਾਈਡ ਕਰਾਈਸਿਸ ਹੈਲਪਲਾਈਨ
0508 TAUTOKO ਕਾਲ ਕਰੋ

ਲੋਡਾਊਨ
ਕਾਲ ਕਰੋ 0800 111 757
ਟੈਕਸਟ 5626
thelowdown.co.nz 'ਤੇ ਜਾਓ

ਲਾਇਫਲਾਈਨ
ਕਾਲ ਕਰੋ 0800 LIFELINE
ਟੈਕਸਟ HELP ਜਾਂ 4357
lifeline.org.nz 'ਤੇ ਜਾਓ

ਭਾਈਚਾਰਕ ਸਹਿਯੋਗ

ਨੇਬਰਹੁੱਡ ਸਪੋਰਟ
ਸੁਰੱਖਿਅਤ, ਲਚਕੀਲੇ ਅਤੇ ਜੁੜੇ ਭਾਈਚਾਰਿਆਂ ਨੂੰ ਬਣਾਉਣ ਲਈ ਆਂਢ-ਗੁਆਂਢ ਨੂੰ ਇਕੱਠੇ ਲਿਆਉਣ ਲਈ ਪੁਲਿਸ ਨਾਲ ਕੰਮ ਕਰਦਾ ਹੈ।

neighbourhoodsupport.co.nz 'ਤੇ ਜਾਓ

ਜਾਂ 0800 4 NEIGHBOURS 'ਤੇ ਕਾਲ ਕਰੋ

ਪੁਲਿਸ ਸੰਪਰਕ ਅਧਿਕਾਰੀ
Iwi ਸੰਪਰਕ ਅਧਿਕਾਰੀ
ਸੱਭਿਆਚਾਰਕ ਮੁੱਦਿਆਂ ਨੂੰ ਨੈਵੀਗੇਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ Māori ਨਾਲ ਪੁਲਿਸ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ।

ਨਸਲੀ ਅਤੇ ਪੈਸੇਫਿਕ ਸੰਪਰਕ ਅਧਿਕਾਰੀ
ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਕੰਮ ਕਰਦੇ ਹੋਏ, ਉਹ ਤੁਹਾਡੀਆਂ ਚਿੰਤਾਵਾਂ ਨੂੰ ਸੁਣਦੇ ਹਨ ਅਤੇ ਤੁਹਾਡੇ ਭਾਈਚਾਰਿਆਂ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ।

ਵਿਭਿੰਨਤਾ ਸੰਪਰਕ ਅਧਿਕਾਰੀ
ਪੁਲਿਸ ਅਤੇ ਸਾਡੇ ਭਾਈਚਾਰੇ ਦੇ ਲੋਕਾਂ ਵਿਚਕਾਰ ਤਾਲਮੇਲ ਪ੍ਰਦਾਨ ਕਰਦੇ ਹਨ ਜੋ ਗੈਅ, ਲੈਸਬੀਅਨ, ਬਾਇਸੈਕਸੁਅਲ, ਟ੍ਰਾਂਸਜੈਂਡਰ, ਇੰਟਰਸੈਕਸ ਅਤੇ ਕੁਆਇਰ ਵਜੋਂ ਪਛਾਣਦੇ ਹਨ।

ਆਪਣੇ ਸਥਾਨਕ ਸੰਪਰਕ ਅਧਿਕਾਰੀ ਨਾਲ ਸੰਪਰਕ ਕਰਨ ਲਈ, police.govt.nz/contact-us/local-contacts 'ਤੇ ਜਾਓ